

ਬੁਸ਼ਫਾਇਰ ਬਿਨ੍ਹਾਂ ਚੇਤਾਵਨੀ ਦੇ ਅਚਾਨਕ ਸ਼ੁਰੂ ਹੋ ਸਕਦੀ ਹੈ। ਇਹ ਸਮਝਣਾ ਕਿ ਕੀ ਉਮੀਦ ਕਰਨੀ ਹੈ ਅਤੇ ਇਸ ਬਾਰੇ ਯੋਜਨਾ ਬਣਾਉਣਾ ਕਿ ਤੁਸੀਂ ਕੀ ਕਰੋਗੇ ਜੇਕਰ ਤੁਸੀਂ ਇਸ ਵਿੱਚ ਫਸ ਜਾਂਦੇ ਹੋ ਤਾਂ ਇਸ ਨਾਲ ਸਿੱਝਣ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ।

CFS (ਕੰਟਰੀ ਫਾਇਰ ਸਰਵਿਸ) 5 ਮਿੰਟ ਵਿੱਚ ਬੁਸ਼ਫਾਇਰ ਯੋਜਨਾ ਬਣਾਉਣ ਦੀ ਪੇਸ਼ਕਸ਼ ਕਰਦੀ ਹੈ ਜਿਸ ਨੂੰ ਆਸਾਨ 3 ਪੜਾਵਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਇਸ ਯੋਜਨਾ ਦੀ ਵਰਤੋਂ ਕਰੋ ਜੇਕਰ ਤੁਸੀਂ ਬੁਸ਼ਫਾਇਰ ਵਾਲੇ ਇਲਾਕੇ ਵਿੱਚ ਰਹਿੰਦੇ ਹੋ ਜਾਂ ਕਿਸੇ ਬੁਸ਼ਫਾਇਰ ਵਾਲੇ ਇਲਾਕੇ ਵਿੱਚ ਕਿਸੇ ਵਿਅਕਤੀ ਨੂੰ ਮਿਲਣ ਜਾ ਰਹੇ ਹੋ।

ਅਨੁਵਾਦਿਤ ਅਤੇ ਈਜ਼ੀ ਰੀਡ ਬੁਸ਼ਫਾਇਰ ਗਾਈਡ ਲਈ

<https://cfs.sa.gov.au/about/publications/easy-english-other-languages/> 'ਤੇ ਜਾਓ।

ਬੁਸ਼ਫਾਇਰ ਦੇ ਮੌਸਮ ਤੋਂ ਪਹਿਲਾਂ, ਆਪਣੀ ਜਾਇਦਾਦ ਅਤੇ ਆਪਣੇ ਪਰਿਵਾਰ ਨੂੰ ਤਿਆਰ ਕਰਨਾ ਮਹੱਤਵਪੂਰਨ ਹੈ।

- ਜਿਸ ਇਲਾਕੇ ਵਿੱਚ ਤੁਸੀਂ ਰਹਿੰਦੇ ਹੋ, ਕੰਮ ਕਰਦੇ ਹੋ ਅਤੇ ਸਫ਼ਰ ਕਰਦੇ ਹੋ, ਉਸ ਇਲਾਕੇ ਦੇ ਬੁਸ਼ਫਾਇਰ ਦੇ ਜ਼ੋਖਮ ਅਤੇ ਇਤਿਹਾਸ ਨੂੰ ਜਾਣੋ
- ਆਪਣੀ ਫਾਇਰ ਡੈਂਜ਼ਰ ਰੇਟਿੰਗ ਨੂੰ ਰੋਜ਼ਾਨਾ ਪਤਾ ਕਰੋ ਅਤੇ ਜਾਣੋ ਕਿ ਤੁਸੀਂ ਕਿਸ ਅੱਗ 'ਤੇ ਪਾਬੰਦੀ ਵਾਲੇ ਜ਼ਿਲ੍ਹੇ (Fire Ban District) ਵਿੱਚ ਰਹਿੰਦੇ ਹੋ
<https://cfs.sa.gov.au/warnings-restrictions/restrictions/australian-fire-danger-ratings/>
<https://cfs.sa.gov.au/warnings-restrictions/restrictions/total-fire-bans-ratings/>
- ਯੋਜਨਾ ਬਣਾਓ ਕਿ ਜਦੋਂ ਬੁਸ਼ਫਾਇਰ ਲੱਗੀ ਹੋਵੇ ਜਾਂ ਭਿਆਨਕ ਅੱਗ ਦੇ ਖ਼ਤਰੇ ਦੇ ਦਿਨਾਂ ਵਿੱਚ ਤੁਸੀਂ ਕੀ ਕਰੋਗੇ ਅਤੇ ਤੁਸੀਂ ਕਿੱਥੇ ਜਾਓਗੇ
- ਜਾਣੋ ਕਿ ਤੁਹਾਡਾ ਸਭ ਤੋਂ ਨਜ਼ਦੀਕੀ ਬੁਸ਼ਫਾਇਰ ਸੁਰੱਖਿਅਤ ਸਥਾਨ (Bushfire Safer Place) ਅਤੇ ਬੁਸ਼ਫਾਇਰ ਲਾਸਟ ਰਿਜ਼ੋਰਟ ਰਿਫਿਊਜ਼ (Bushfire Last Resort Refuges) ਕਿੱਥੇ ਹਨ, ਅਤੇ ਉਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ <https://cfs.sa.gov.au/plan-prepare/before-a-fire-be-prepared/bushfire-safer-places/>
- ਜਾਣੋ ਕਿ ਤੁਸੀਂ ਐਮਰਜੈਂਸੀ ਜਾਣਕਾਰੀ ਤੱਕ ਕਿਵੇਂ ਪਹੁੰਚੋਗੇ ਉਦਾਹਰਨ ਲਈ CFS ਵੈੱਬਸਾਈਟ <https://cfs.sa.gov.au/warnings-restrictions/warnings/current-warnings/>, ABC Adelaide ਰੇਡੀਓ 891AM, ਸੋਸ਼ਲ ਮੀਡੀਆ, ਸੂਚਨਾ ਹਾਟਲਾਈਨ 1800 362 361, ਅਤੇ Alert SA ਫ਼ੋਨ ਐਪ ਰਾਹੀਂ
- ਆਪਣੀਆਂ ਯੋਜਨਾਵਾਂ ਬਾਰੇ ਦੋਸਤਾਂ, ਪਰਿਵਾਰ ਅਤੇ ਗੁਆਂਢੀਆਂ ਨਾਲ ਗੱਲ ਕਰੋ
- ਯੋਜਨਾ ਬਣਾਓ ਕਿ ਜੇਕਰ ਤੁਸੀਂ ਕੰਮ 'ਤੇ ਹੋ ਜਾਂ ਜ਼ਿਆਦਾ ਜ਼ੋਖਮ ਵਾਲੇ ਦਿਨਾਂ 'ਤੇ ਜਾਂ ਬੁਸ਼ਫਾਇਰ ਦੌਰਾਨ ਸਫ਼ਰ ਕਰ ਰਹੇ ਹੋ ਤਾਂ ਕੀ ਕਰੋਗੇ
- **Your guide to Bushfire Safety** (ਬੁਸ਼ਫਾਇਰ ਸੁਰੱਖਿਆ ਲਈ ਤੁਹਾਡੀ ਗਾਈਡ), ਜਾਂ **easy read guide** (ਈਜ਼ੀ ਰੀਡ ਗਾਈਡ) ਪੜ੍ਹੋ ਜਾਂ CFS ਨਾਲ <https://cfs.sa.gov.au/events/events/all-events/> ਕਿਸੇ ਸਮਾਗਮ ਵਿੱਚ ਹਾਜ਼ਰ ਹੋਵੋ।

ਆਪਣੇ-ਆਪ ਨੂੰ ਅਤੇ ਆਪਣੇ ਘਰ ਨੂੰ ਤਿਆਰ ਕਰਨ ਲਈ CFS ਸਿਫਾਰਿਸ਼ ਕਰਦਾ ਹੈ:

- ਆਪਣੀ ਜਾਇਦਾਦ ਦੇ ਬੁਸ਼ਫਾਇਰ ਵਿੱਚ ਆਉਣ ਦੇ ਜ਼ੋਖਮ ਨੂੰ ਜਾਣੇ (ਤੁਸੀਂ CFS ਦੇ ਘਰੇਲੂ ਸਵੈ-ਮੁਲਾਂਕਣ ਟੂਲ (**Household self-assessment tool**) ਦੀ ਵਰਤੋਂ ਕਰ ਸਕਦੇ ਹੋ)
- ਜਲਣਸ਼ੀਲ ਵਸਤੂਆਂ ਅਤੇ ਸਮਾਨ, ਜਿਵੇਂ ਕਿ ਮਲਚ, ਲੱਕੜ ਅਤੇ ਬਾਹਰੀ ਫਰਨੀਚਰ ਨੂੰ ਆਪਣੇ ਘਰ ਦੇ ਆਲੇ-ਦੁਆਲੇ ਤੋਂ ਹਟਾਓ।
- ਆਪਣੇ ਘਰ ਦੇ 20 ਮੀਟਰ ਦੇ ਦਾਇਰੇ ਵਿੱਚ ਬਨਸਪਤੀ ਦਾ ਪ੍ਰਬੰਧਨ ਕਰਕੇ ਬਚਾਅ ਯੋਗ ਥਾਂ ਬਣਾਓ। ਤੁਸੀਂ ਨੀਵੀਆਂ ਲਟਕਣ ਵਾਲੀਆਂ ਟਾਹਣੀਆਂ ਨੂੰ ਹਟਾ ਕੇ, ਪੱਤਿਆਂ ਨੂੰ ਸਾਫ਼ ਕਰਕੇ, ਅਤੇ ਘਾਹ ਨੂੰ ਛੋਟਾ ਰੱਖ ਕੇ ਅਜਿਹਾ ਕਰ ਸਕਦੇ ਹੋ। ਆਪਣੇ ਘਰ ਨੂੰ ਉੱਪਰ ਲਟਕਦੇ ਜਾਂ ਛੁਹੰਦੇ ਰੁੱਖਾਂ ਨੂੰ ਕੱਟੋ।
- ਆਪਣੇ ਘਰ ਨੂੰ ਅੰਗਿਆਰਿਆਂ ਤੋਂ ਬਚਾਉਣ ਲਈ ਤਿਆਰ ਕਰੋ: ਤੁਹਾਡੇ ਘਰ, ਵਰਾਂਡੇ ਜਾਂ ਬਾਲਕੋਨੀਆਂ ਦੇ ਹੇਠਾਂ ਖਾਲੀ ਥਾਂਵਾਂ ਅਤੇ ਖੇਤਰਾਂ ਨੂੰ ਸੀਲ ਕਰੋ; ਆਪਣੀ ਛੱਤ ਵਿੱਚ ਕਿਸੇ ਵੀ ਢਿੱਲੀ ਟਾਇਲ ਜਾਂ ਪਾੜੇ ਦੀ ਮੁਰੰਮਤ ਕਰੋ; ਖਿੜਕੀਆਂ, ਪਾੜਾਂ ਅਤੇ ਹਵਾਦਾਰੀ ਮੋਘਿਆਂ ਨੂੰ ਬਾਰੀਕ ਤਾਰਾਂ ਦੇ ਜਾਲ ਜਾਂ ਫਲਾਈ ਵਾਇਰ ਨਾਲ ਢੱਕੋ; ਕੋਨਿਆਂ ਅਤੇ ਦਰਾਰਾਂ ਦੀ ਮੁਰੰਮਤ ਕਰੋ ਜਾਂ ਭਰ ਦਿਓ ਜਿੱਥੇ ਪੱਤੇ ਜਾਂ ਅੰਗਿਆਰੇ ਇਕੱਠੇ ਹੋ ਸਕਦੇ ਹਨ।
- ਪਰਨਾਲਿਆਂ ਵਿੱਚੋਂ ਪੱਤੇ ਕੱਢੋ।
- ਘਾਹ ਕੱਟਣ ਵਾਲੀ ਮਸ਼ੀਨ, ਵਾਟਰ ਪੰਪ, ਸਪ੍ਰਿੰਕਲਰ ਸਿਸਟਮ ਅਤੇ ਅੱਗ ਬੁਝਾਉਣ ਵਾਲੇ ਯੰਤਰਾਂ ਸਮੇਤ ਸਾਰੇ ਉਪਕਰਨਾਂ ਦੀ ਜਾਂਚ ਕਰੋ ਅਤੇ ਮੁਰੰਮਤ ਕਰੋ।
- ਜਾਂਚ ਕਰੋ ਕਿ ਤੁਹਾਡਾ ਬੀਮਾ ਹਾਲਤ ਮੁਤਾਬਕ ਢੁੱਕਵਾਂ ਹੈ
- ਆਪਣੀ ਐਮਰਜੈਂਸੀ ਕਿੱਟ ਤਿਆਰ ਕਰੋ / ਚੈੱਕ ਕਰੋ (ਕਿੱਟ ਸੈਕਸ਼ਨ ਦੇਖੋ)
- ਆਪਣੀ ਬੁਸ਼ਫਾਇਰ ਸਰਵਾਈਵਲ ਯੋਜਨਾ (Bushfire Survival Plan) ਦੀ ਸਮੀਖਿਆ ਕਰੋ, ਅੱਪਡੇਟ ਕਰੋ ਅਤੇ ਉਸਦਾ ਅਭਿਆਸ ਕਰੋ।

ਇਸ ਸੁਨੇਹੇ ਅਤੇ ਹੋਰ ਸੰਬੰਧਿਤ ਜਾਣਕਾਰੀ ਲਈ
cfs.sa.gov.au 'ਤੇ ਜਾਓ
Multicultural Communities Council of SA ਦੁਆਰਾ ਸਮਰਥਨ ਪ੍ਰਾਪਤਸੀ।

